

ਵਿਕਟੋਰੀਆ ਊਰਜਾ ਨਵੀਨੀਕਰਨ ਵਿਕਟੋਰੀਆ ਦੇ ਪਰਿਵਾਰਾਂ ਨੂੰ ਪ੍ਰਵਾਨਤ ਪ੍ਰਦਾਤਾਵਾਂ ਦੁਆਰਾ ਛੋਟ ਵਾਲੇ ਊਰਜਾ-ਕੁਸ਼ਲ ਉਤਪਾਦਾਂ ਤੱਕ ਪਹੁੰਚ ਪ੍ਰਦਾਨ ਕਰਦੇ ਹਨ।

ਇਹ ਆਮ ਘਰ ਨੂੰ ਹਰ ਸਾਲ ਕਰੀਬ 150 ਡਾਲਰ ਬਚਾ ਸਕਦਾ ਹੈ ਅਤੇ ਬਚਤ ਹੋਰ ਵੀ ਹੋ ਸਕਦੀ ਹੈ ਇਹ ਇਸ ਗੱਲ ਤੇ ਨਿਰਭਰ ਕਿ ਤੁਸੀਂ ਕੀ ਕਰਵਾਉਂਦੇ ਹੋ।

ਮਿਸਾਲ ਦੇ ਤੌਰ ਤੇ, ਇਕ ਸੂਰਜੀ ਕਿੱਟ ਨੂੰ ਇਲੈਕਟ੍ਰਿਕ ਹਾਟ ਵਾਟਰ ਸਿਸਟਮ ਉੱਤੇ ਲਗਾਉਣ ਨਾਲ ਪ੍ਰਤੀ ਸਾਲ ਔਸਤ 800 ਡਾਲਰ ਬਚੇਗਾ।

## ਮੈਂ ਕਿਵੇਂ ਸ਼ਾਮਲ ਹੋ ਸਕਦਾ ਹਾਂ ?

ਸਾਡੇ ਉਤਪਾਦ ਸਫ਼ੇ ਤੇ ਇਹ ਪਤਾ ਕਰਨ ਲਈ ਜਾਓ ਕਿ ਪ੍ਰੋਗਰਾਮ ਵਿਚ ਕੀ ਕੀ ਸ਼ਾਮਲ ਹੈ ਅਤੇ ਕਿਹੜਾ ਪ੍ਰਵਾਨਤ ਪ੍ਰਦਾਤਾ ਹੈ ਜੋ ਇਹ ਉਤਪਾਦ ਅਤੇ ਲਗਾਉਣ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ। ਸਾਰੇ ਮਾਨਤਾ ਪ੍ਰਾਪਤ ਪ੍ਰਦਾਤਾ **Essential Services Commission** ਨਾਲ ਰਜਿਸਟਰ ਹੁੰਦੇ ਹਨ।

## ਵਿਕਟੋਰੀਆ ਦਾ ਊਰਜਾ ਨਵੀਨੀਕਰਨ ਕਿਵੇਂ ਮੇਰੇ ਪਰਿਵਾਰ ਅਤੇ ਜੀਆਂ ਦੀ ਮਦਦ ਕਰੇਗਾ?

- ਤੁਹਾਡੇ ਪਰਿਵਾਰ ਨੂੰ ਊਰਜਾ ਬਚਾਉਣ ਵਾਲੇ ਉਤਪਾਦਾਂ ਤੇ ਛੋਟ ਮਿਲੇਗੀ
- ਇਹ ਊਰਜਾ ਦੀਆਂ ਲਾਗਤਾਂ ਨੂੰ ਘੱਟ ਰੱਖਣ ਵਿੱਚ ਮਦਦ ਕਰਦਾ ਹੈ
- ਵਿਕਟੋਰੀਆ ਊਰਜਾ ਅਪਗਰੇਡ ਦੇ ਭਾਗੀਦਾਰ ਊਰਜਾ ਦੇ ਬਿਲਾਂ ਤੇ ਔਸਤਨ \$ 150 ਬਚਾ ਸਕਦੇ ਹਨ
- ਗਰਮੀਆਂ ਵਿੱਚ ਘਰਾਂ ਨੂੰ ਠੰਡਾ ਅਤੇ ਸਰਦੀਆਂ ਵਿੱਚ ਨਿੱਘਾ ਬਣਾ ਕੇ ਸੁਧਰੇ ਹੋਏ ਸਿਹਤ ਲਾਭ
- ਗ੍ਰੀਨਹਾਊਸ ਗੈਸ ਦੀ ਮਾਤਰਾ ਘਟਾਉਣਾ ਜੋ ਸਾਡੇ ਵਾਤਾਵਰਣ ਵਿੱਚ ਦਾਖਲ ਹੋ ਰਹੀ ਹੈ।

ਭਾਈਚਾਰੇ ਲਈ ਵੀ ਬਹੁਤ ਸਾਰੇ ਲਾਭ ਹਨ, ਜਿਸ ਵਿੱਚ ਸ਼ਾਮਲ ਹਨ:

- ਸਾਡੀ ਊਰਜਾ ਦੀ ਮੰਗ ਵਧਣ ਤੇ ਊਰਜਾ ਪ੍ਰਣਾਲੀ ਤੇ ਲਗਾਏ ਗਏ ਬੋਝ ਨੂੰ ਘਟਾ ਕੇ ਸਾਡੀ ਊਰਜਾ ਦੀ ਸਪਲਾਈ ਨੂੰ ਸੁਰੱਖਿਅਤ ਬਣਾਉਣਾ
- ਵਾਤਾਵਰਣ ਵਿਚ ਦਾਖਲ ਹੋ ਰਹੀ ਗ੍ਰੀਨਹਾਊਸ ਗੈਸ ਦੀ ਮਾਤਰਾ ਘਟਾਉਣਾ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਮਦਦ ਕਰਨਾ
- ਊਰਜਾ ਸੰਵੇਦਨਸ਼ੀਲ, ਉੱਚ-ਪ੍ਰਦੂਸ਼ਣ ਤਕਨੀਕ 'ਤੇ ਸਾਡੀ ਨਿਰਭਰਤਾ ਨੂੰ ਘਟਾ ਕੇ ਘੱਟ ਪ੍ਰਦੂਸ਼ਣ ਅਰਥਵਿਵਸਥਾ ਵਿਚ ਵਿਕਟੋਰੀਆ ਵਾਸੀਆਂ ਵੱਲ ਪ੍ਰਵਰਤਨ ਕਰਨਾ।

## ਵਿਕਟੋਰੀਆ ਊਰਜਾ ਅਪਗ੍ਰੇਡ ਪ੍ਰੋਗ੍ਰਾਮ ਕਿਉਂ ਸਥਾਪਿਤ ਕੀਤਾ ਗਿਆ ਸੀ ?

ਪ੍ਰੋਗਰਾਮ ਰਾਹੀਂ ਵਿਕਟੋਰੀਆ ਦੇ ਪਰਿਵਾਰਾਂ ਅਤੇ ਕਾਰੋਬਾਰਾਂ ਲਈ ਊਰਜਾ ਬਚਾਉਣ ਦੇ ਉਤਪਾਦਾਂ ਨੂੰ ਖਰੀਦਣ ਅਤੇ ਵਿਕਟੋਰੀਆ ਦੇ ਗ੍ਰੀਨਹਾਊਸ ਗੈਸਾਂ ਦੇ ਰਿਸਾਵ ਨੂੰ ਘਟਾਉਂਦਾ ਹੈ।

ਵਿਕਟੋਰੀਆ ਦੀ ਸਰਕਾਰ ਊਰਜਾ ਵੇਚਣ ਵਾਲਿਆਂ ਲਈ ਸਾਲਾਨਾ ਗ੍ਰੀਨਹਾਊਸ ਗੈਸ ਘਟਾਉਣ ਦੇ ਟੀਚੇ ਤੈਅ ਕਰਦੀ ਹੈ।

ਇਹਨਾਂ ਟੀਚਿਆਂ ਲਈ ਊਰਜਾ ਵੇਚਣ ਵਾਲਿਆਂ ਨੂੰ ਕਈ ਸਰਟੀਫਿਕੇਟ ਖਰੀਦਣ ਦੀ ਜ਼ਰੂਰਤ ਹੁੰਦੀ ਹੈ। ਹਰੇਕ ਸਰਟੀਫਿਕੇਟ ਇਕ ਟੱਨ ਗ੍ਰੀਨਹਾਊਸ ਗੈਸ ਨੂੰ ਦਰਸਾਉਂਦਾ ਹੈ ਜੋ ਵਾਤਾਵਰਣ ਵਿਚ ਦਾਖਲ ਹੋਣ ਤੋਂ ਰੋਕੀ ਗਈ ਹੈ।

ਪ੍ਰਮਾਣਿਤ ਕਾਰੋਬਾਰਾਂ ਦੁਆਰਾ ਸਰਟੀਫਿਕੇਟ ਬਣਾਏ ਜਾਂਦੇ ਹਨ ਜਦੋਂ ਉਹ ਊਰਜਾ-ਕੁਸ਼ਲ ਉਤਪਾਦ ਵੇਚਦੇ ਹਨ। ਫਿਰ ਸਰਟੀਫਿਕੇਟਾਂ ਦਾ ਮੁਫਤ ਬਜ਼ਾਰ ਵਿੱਚ ਵਪਾਰ ਕੀਤਾ ਜਾਂਦਾ ਹੈ।

## ਪ੍ਰਵਾਨਤ ਪ੍ਰਦਾਤਾਵਾਂ ਦੁਆਰਾ ਉਪਲਬਧ ਉਤਪਾਦ

- Lighting
- Heating & Cooling



- Water heating
- Televisions
- Refrigerator or freezer disposal
- Refrigerator or freezers
- Shower heads
- Weather sealing & insulation
- Standby power controllers
- In-home displays
- Pool pumps
- Clothes dryers



ਜੇ ਤੁਹਾਨੂੰ ਸਹਾਇਤਾ ਦੀ ਜ਼ਰੂਰਤ ਹੈ, ਕਿਰਪਾ ਕਰਕੇ ਅਨੁਵਾਦ ਅਤੇ ਦੁਭਾਸ਼ੀਆ ਨਾਲ ਸਹਾਇਤਾ ਲਈ ਟ੍ਰਾਂਸਲੇਟਿੰਗ ਐਂਡ ਇੰਟ੍ਰੇਟਿੰਗ ਸਰਵਿਸ (TIS) ਨਾਲ ਸੰਪਰਕ ਕਰੋ. 131 450 (ਆਸਟ੍ਰੇਲੀਆ ਦੇ ਅੰਦਰ) ਤੇ TIS ਨੈਸ਼ਨਲ ਨਾਲ ਸੰਪਰਕ ਕਰੋ ਜਾਂ [www.tisnational.gov.au](http://www.tisnational.gov.au) ਵੇਖੋ